

India offers support for Africa to fight the Omicron variant

November 29, 2021

ਭਾਰਤ ਨੇ ਕੀਤੀ ਅਫਰੀਕਾ ਨੂੰ ਓਮੀਕਰੋਨ ਵੇਰੀਐਂਟ ਖਿਲਾਫ ਜੰਗ ਵਿਚ ਮਦਦ ਦੀ ਪੇਸ਼ਕਸ਼ 29 ਨਵੰਬਰ, 2021

ਅਸੀਂ ਕੋਵਿਡ -19 ਦੇ ਇੱਕ ਨਵੇਂ ਰੂਪ ਓਮੀਕਰੋਨ ਦੇ ਫੈਲਣ ਬਾਰੇ ਖਬਰਾਂ ਵੇਖੀਆਂ ਹਨ। ਅਸੀਂ ਹੁਣ ਤੱਕ ਓਮੀਕਰੋਨ ਵੇਰੀਐਂਟ ਤੋਂ ਪ੍ਰਭਾਵਿਤ ਹੋਏ ਦੇਸ਼ਾਂ, ਖਾਸ ਤੌਰ 'ਤੇ ਅਫਰੀਕਾ, ਨਾਲ ਆਪਣਾ ਏਕਾ ਪ੍ਰਗਟ ਕਰਦੇ ਹਾਂ।

ਭਾਰਤ ਸਰਕਾਰ ਮੇਡ-ਇਨ-ਇੰਡੀਆ ਵੈਕਸੀਨਾਂ ਦੀ ਸਪਲਾਈ ਸਣੇ ਓਮੀਕਰੋਨ ਵੇਰੀਐਂਟ ਨਾਲ ਨਜਿੱਠਣ ਲਈ ਅਫਰੀਕਾ ਵਿੱਚ ਪ੍ਰਭਾਵਿਤ ਦੇਸ਼ਾਂ ਦੀ ਮਦਦ ਕਰਨ ਲਈ ਤਿਆਰ ਹੈ। ਇਹ ਸਪਲਾਈ COVAX ਦੁਆਰਾ ਜਾਂ ਦੁਵੱਲੇ ਤੌਰ 'ਤੇ ਕੀਤੀ ਜਾ ਸਕਦੀ ਹੈ। ਇਸ ਸਬੰਧ ਵਿੱਚ ਸਰਕਾਰ ਨੇ ਅਫਰੀਕੀ ਦੇਸ਼ਾਂ ਜਿਵੇਂ ਮਲਾਵੀ, ਇਥੋਪੀਆ, ਜ਼ੈਂਬੀਆ, ਮੋਜ਼ਾਮਬੀਕ, ਗਿਨੀ ਅਤੇ ਲੇਸੋਥੋ ਸਮੇਤ ਕੋਵਿਸ਼ਿਲਡ ਵੈਕਸੀਨ ਦੀ ਸਪਲਾਈ ਲੈਣ ਲਈ COVAX ਦੁਆਰਾ ਹੁਣ ਤੱਕ ਦਿੱਤੇ ਗਏ ਸਾਰੇ ਆਰਡਰ ਮਨਜ਼ੂਰ ਕਰ ਦਿੱਤੇ ਹਨ। ਅਸੀਂ ਬੋਤਸਵਾਨਾ ਨੂੰ COVAXIN ਦੀ ਸਪਲਾਈ ਕੀਤੇ ਜਾਣ ਨੂੰ ਵੀ ਮੰਜ਼ੂਰੀ ਦੇ ਦਿੱਤੀ ਹੈ। ਦੁਵੱਲੇ ਤੌਰ 'ਤੇ ਜਾਂ COVAX ਰਾਹੀਂ ਪੇਸ਼ ਕੀਤੀ ਗਈ ਕਿਸੇ ਵੀ ਨਵੀਂ ਲੋੜ 'ਤੇ ਤੇਜ਼ੀ ਨਾਲ ਵਿਚਾਰ ਕੀਤਾ ਜਾਵੇਗਾ।

ਭਾਰਤ ਲੋੜ ਮੁਤਾਬਕ ਲੋੜੀਂਦੀਆਂ ਜੀਵਨ-ਰੱਖਿਅਕ ਦਵਾਈਆਂ, ਟੈਸਟ ਕਿੱਟਾਂ, ਦਸਤਾਨੇ, ਪੀਪੀਈ ਕਿੱਟਾਂ ਅਤੇ ਵੈਂਟੀਲੇਟਰ ਵਰਗੇ ਡਾਕਟਰੀ ਉਪਕਰਣਾਂ ਦੀ ਸਪਲਾਈ ਕਰਨ ਲਈ ਵੀ ਤਿਆਰ ਹੈ। ਭਾਰਤੀ ਸੰਸਥਾਵਾਂ ਆਪਣੇ ਅਫਰੀਕੀ ਹਮਰੁਤਬਾਵਾਂ ਨਾਲ ਜੀਨੋਮਿਕ ਨਿਗਰਾਨੀ ਅਤੇ ਵਾਇਰਸ ਦੀ ਸ਼ਿਨਾਖਤ ਕਰਨ ਨਾਲ ਸਬੰਧਤ ਖੋਜ ਕਾਰਜਾਂ ਵਿੱਚ ਸਹਿਯੋਗ ਬਾਰੇ ਵਿਚਾਰ ਕਰਨਗੀਆਂ।

[ਨੋਟ: ਭਾਰਤ ਨੇ ਹੁਣ ਤੱਕ ਅਫਰੀਕਾ ਦੇ 41 ਦੇਸ਼ਾਂ ਨੂੰ ਮੇਡ-ਇਨ-ਇੰਡੀਆ ਵੈਕਸੀਨ ਦੀਆਂ 2.5 ਕਰੋੜ ਤੋਂ ਵੱਧ ਖੁਰਾਕਾਂ ਦੀ ਸਪਲਾਈ ਕੀਤੀ ਹੈ, ਜਿਸ ਵਿੱਚ 16 ਦੇਸ਼ਾਂ ਨੂੰ ਦਿੱਤੀਆਂ ਗਈਆਂ ਲਗਭਗ 10 ਲੱਖ ਖੁਰਾਕਾਂ ਅਤੇ 33 ਦੇਸ਼ਾਂ ਨੂੰ COVAX ਸਹੂਲਤ ਅਧੀਨ ਦਿੱਤੀਆਂ ਗਈਆਂ 16 ਲੱਖ ਤੋਂ ਵੱਧ ਖੁਰਾਕਾਂ ਸ਼ਾਮਲ ਹਨ।]

ਨਵੀਂ ਦਿੱਲੀ
29 ਨਵੰਬਰ, 2021

DISCLAIMER: This is an approximate translation. The original is available in English on MEA's website and may be referred to as the official press release.